

ਫਾਰਮ 13614-C
(ਅਕਤੂਬਰ 2025)

Department of the Treasury - Internal Revenue Service
ਇਨਟੇਕ/ਇੰਟਰਵਿਊ ਅਤੇ ਗੁਣਵੱਤਾ ਸਮੀਖਿਆ ਸ਼ੀਟ

OMB Number
1545-1964

ਤੁਹਾਨੂੰ ਲੋੜ ਹੋਵੇਗੀ:

• ਟੈਕਸ ਜਾਣਕਾਰੀ ਜਿਵੇਂ ਕਿ ਫਾਰਮ W-2, 1099, 1098, 1095।

• ਤੁਹਾਡੀ ਟੈਕਸ ਰਿਟਰਨ 'ਤੇ ਸਾਰੇ ਵਿਅਕਤੀਆਂ ਲਈ ਸਮਾਜਿਕ ਸੁਰੱਖਿਆ ਕਾਰਡ ਜਾਂ ITIN ਪੱਤਰ

• ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਲਈ ਤਸਵੀਰ ID (ਜਿਵੇਂ ਕਿ ਵੈਪ ਡਰਾਈਵਰ ਲਾਇਸੈਂਸ)

• ਇਸ ਫਾਰਮ ਦੇ ਪੰਨੇ 1-6 ਪੂਰੇ ਕਰੋ।

• ਤੁਸੀਂ ਤੁਹਾਡੇ ਰਿਟਰਨ ਦੀ ਜਾਣਕਾਰੀ ਲਈ ਤੁਸੀਂ ਜ਼ਿੰਮੇਵਾਰ ਹੋ। ਪੂਰੀ ਅਤੇ ਸਹੀ ਜਾਣਕਾਰੀ ਪ੍ਰਦਾਨ ਕਰੋ।

• ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ IRS-ਪ੍ਰਮਾਣਿਤ ਵਲੰਟੀਅਰ ਤਿਆਰ ਕਰਨ ਵਾਲੇ ਨੂੰ ਪੁੱਛੋ।

ਵਲੰਟੀਅਰਾਂ ਨੂੰ ਉੱਚ ਗੁਣਵੱਤਾ ਵਾਲੀ ਸੇਵਾ ਪ੍ਰਦਾਨ ਕਰਨ ਅਤੇ ਉੱਚਨੈਤਿਕ ਮਿਆਰਾਂ ਨੂੰ ਕਾਇਮ ਰੱਖਣ ਲਈ ਸਿਖਲਾਈ ਦਿੱਤੀ ਜਾਂਦੀ ਹੈ। IRS ਨੂੰ ਅਨੈਤਿਕ ਵਿਵਹਾਰ ਦੀ ਰਿਪੋਰਟ ਕਰਨ ਲਈ, ਸਾਨੂੰ ts.voltax@irs.gov 'ਤੇ ਈਮੇਲ ਕਰੋ

ਤੁਹਾਡਾ ਪਹਿਲਾ ਨਾਂ	M.I.	ਆਖਰੀ ਨਾਂ	ਤੁਹਾਡੀ ਜਨਮ ਮਿਤੀ	ਤੁਹਾਡੀ ਨੌਕਰੀ ਦਾ ਸਿਰਲੇਖ
ਜੀਵਨ ਸਾਥੀ ਦਾ ਪਹਿਲਾ ਨਾਂ	M.I.	ਆਖਰੀ ਨਾਂ	ਜੀਵਨ ਸਾਥੀ ਦੀ ਜਨਮ ਮਿਤੀ	ਜੀਵਨ ਸਾਥੀ ਦੀ ਨੌਕਰੀ ਦਾ ਅਹੁਦਾ

ਮੇਲ ਭੇਜਣ ਦਾ ਪਤਾ	ਅਪਾਰਟਮੈਂਟ #	ਸ਼ਹਿਰ	ਰਾਜ	ਜ਼ਿਪ ਕੋਡ
ਤੁਹਾਡਾ ਟੈਲੀਫੋਨ ਨੰਬਰ	ਜੀਵਨ ਸਾਥੀ ਦਾ ਟੈਲੀਫੋਨ ਨੰਬਰ	ਈਮੇਲ ਪਤਾ (ਵਿਕਲਪਕ)	ਕੀ ਤੁਸੀਂ 2025 ਵਿੱਚ ਦੋ ਜਾਂ ਵੱਧ ਰਾਜਾਂ ਵਿੱਚ ਰਹਿੰਦੇ ਜਾਂ ਕੰਮ ਕਰਦੇ ਸੀ ☐ ਹਾਂ ☐ ਨਹੀਂ	

ਕੀ ਕੋਈ ਹੋਰ ਵਿਅਕਤੀ ਆਪਣੀ ਟੈਕਸ ਰਿਟਰਨ 'ਤੇ ਤੁਹਾਡੇ ਲਈ ਜਾਂ ਤੁਹਾਡੇ ਜੀਵਨ ਸਾਥੀ ਲਈ ਦਾਅਵਾ ਕਰ ਸਕਦਾ ਹੈ

ਜਾਂਚ ਕਰੋ ਕਿ ਕੀ ਤੁਸੀਂ ਜਾਂ ਤੁਹਾਡਾ ਜੀਵਨ ਸਾਥੀ 2025 ਵਿੱਚ ਸੀ:

ਇੱਕ ਯੂ.ਐੱਸ ਨਾਗਰਿਕ

☐ ਤੁਸੀਂ

☐ ਜੀਵਨ ਸਾਥੀ

☐ ਨਹੀਂ

ਵੀਜ਼ੇ 'ਤੇ ਅਮਰੀਕਾ ਵਿੱਚ

☐ ਤੁਸੀਂ

☐ ਜੀਵਨ ਸਾਥੀ

☐ ਨਹੀਂ

ਇੱਕ ਫੁੱਲ-ਵਕਤੀ ਵਿਦਿਆਰਥੀ

☐ ਤੁਸੀਂ

☐ ਜੀਵਨ ਸਾਥੀ

☐ ਨਹੀਂ

ਕਾਨੂੰਨੀ ਤੌਰ 'ਤੇ ਅੰਨ੍ਹਾ

☐ ਤੁਸੀਂ

☐ ਜੀਵਨ ਸਾਥੀ

☐ ਨਹੀਂ

ਪੂਰੀ ਤਰ੍ਹਾਂ ਅਤੇ ਸਥਾਈ ਤੌਰ 'ਤੇ ਅਸਮਰੱਥ

☐ ਤੁਸੀਂ

☐ ਜੀਵਨ ਸਾਥੀ

☐ ਨਹੀਂ

ਇੱਕ ਪਛਾਣ ਸੁਰੱਖਿਆ ਪਿੰਨ (IPPIN) ਜਾਰੀ ਕੀਤਾ

☐ ਤੁਸੀਂ

☐ ਜੀਵਨ ਸਾਥੀ

☐ ਨਹੀਂ

ਕਿਸੇ ਵੀ ਡਿਜੀਟਲ ਸੰਪਤੀਆਂ ਦੇ ਮਾਲਕ ਜਾਂ ਧਾਰਕ

☐ ਤੁਸੀਂ

☐ ਜੀਵਨ ਸਾਥੀ

☐ ਨਹੀਂ

ਜੇਕਰ ਕੋਈ ਰਿਫੰਡ ਬਕਾਇਆ ਹੈ, ਤਾਂ ਤੁਸੀਂ ਆਪਣੀ ਰਿਫੰਡ ਕਿਵੇਂ ਚਾਹੁੰਦੇ ਹੋ

☐ ਡਾਇਰੈਕਟ ਜਮ੍ਹਾਂ

☐ ਮੇਲ ਦੁਆਰਾ ਚੈੱਕ ਕਰੋ

☐ ਖਾਤਿਆਂ ਵਿੱਚ ਰਿਫੰਡ ਵੰਡੋ

☐ ਹੋਰ

ਜੇਕਰ ਤੁਹਾਡੀ ਰਕਮ ਬਕਾਇਆ ਹੈ, ਤਾਂ ਤੁਸੀਂ ਆਪਣਾ ਭੁਗਤਾਨ ਕਿਵੇਂ ਕਰਨਾ ਚਾਹੋਗੇ

☐ ਬੈਂਕ ਖਾਤਾ

☐ IRS.gov ਡਾਇਰੈਕਟ ਪੇ

☐ ਕਿਸ਼ਤ ਇਕਰਾਰਨਾਮਾ ਸੈਟ ਅਪ ਕਰੋ

☐ IRS ਨੂੰ ਭੁਗਤਾਨ ਮੇਲ ਕਰੋ

ਕੀ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ IRS ਤੋਂ ਲਿਖਤੀ ਸੰਚਾਰ ਪ੍ਰਾਪਤ ਕਰਨਾ ਚਾਹੋਗੇ?

ਕਿਹੜੀ ਭਾਸ਼ਾ

☐ ਤੁਸੀਂ

☐ ਜੀਵਨ ਸਾਥੀ

☐ ਨਹੀਂ

ਕੀ ਤੁਸੀਂ, ਜਾਂ ਤੁਹਾਡਾ ਜੀਵਨਸਾਥੀ ਜੇਕਰ ਤੁਸੀਂ ਸਾਂਝੇ ਤੌਰ 'ਤੇ ਫਾਈਲ ਕਰਦੇ ਹੋ, ਚਾਹੁੰਦੇ ਹੋ ਕਿ ਪ੍ਰਾਸਿਡੈਂਟੀਅਲ ਇਲੈਕਸ਼ਨ ਕੈਂਪੇਨ ਫੰਡ ਵਿੱਚ \$3 ਜਾਣ?

☐ ਤੁਸੀਂ

☐ ਜੀਵਨ ਸਾਥੀ

☐ ਨਹੀਂ

☐ ਅਣਵਿਆਹੇ

☐ ਵਿਆਹਿਆ

ਜੇ ਤੁਸੀਂ ਵਿਆਹੁਤਾ ਸੀ, ਤਾਂ ਕੀ ਤੁਸੀਂ ਸਾਲ ਦੇ ਆਖਰੀ ਦਿਨ ਵਿਆਹੁਤਾ ਸੀ

ਕੀ ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਸਾਲ ਦੇ ਆਖਰੀ 6 ਮਹੀਨਿਆਂ ਦੌਰਾਨ ਪੂਰਾ ਸਮਾਂ ਵੱਖਰੇ ਰਹੇ ਸੀ?

☐ ਹਾਂ

☐ ਨਹੀਂ

☐ ਹਾਂ

☐ ਨਹੀਂ

☐ ਤਲਾਕਸ਼ੁਦਾ

☐ ਕਨੂੰਨੀ ਤੌਰ 'ਤੇ ਵੱਖ ਹੋ ਗਏ ਪਰ ਤਲਾਕਸ਼ੁਦਾ ਨਹੀਂ

ਅੰਤਿਮ ਹੁਕਮ ਦੀ ਮਿਤੀ,

ਵੱਖਰੇ ਰੱਖ-ਰਖਾਅ ਦੇ ਹੁਕਮ ਦੀ ਮਿਤੀ

☐ ਵਿਧਵਾ

ਜੀਵਨ ਸਾਥੀ ਦੀ ਮੌਤ ਦਾ ਸਾਲ

ਹੇਠਾਂ ਉਹਨਾਂ ਸਾਰਿਆਂ ਦੇ ਨਾਮ ਸੂਚੀਬੱਧ ਕਰੋ ਜਿਹੜੇ ਪਿਛਲੇ ਸਾਲ ਤੁਹਾਡੇ ਨਾਲ ਰਹੇ ਸਨ (ਤੁਹਾਡੇ ਜੀਵਨ ਸਾਥੀ ਨੂੰ ਛੱਡ)

ਅਤੇ ਕੋਈ ਵੀ ਵਿਅਕਤੀ ਜਿਸਨੂੰ ਸਮਰਥਨ ਕੀਤਾ ਪਰ ਪਿਛਲੇ ਸਾਲ ਤੁਹਾਡੇ ਨਾਲ ਨਹੀਂ ਰਿਹਾ ਸੀ

ਹਾਂ ਜਾਂ ਨਾਂ ਵਿੱਚ ਉੱਤਰ ਦਿਓ (Y/N)

ਪ੍ਰਮਾਣਿਤ ਵਲੰਟੀਅਰ ਦੇ ਵੱਲੋਂ ਪੂਰਾ ਕਰਿਆ ਜਾਵੇ
(ਹਾਂ, ਨਹੀਂ, ਜਾਂ N/A)

ਨਾਂ (ਪਹਿਲਾ, ਆਖਰੀ)	ਜਨਮ ਮਿਤੀ (mm/dd/yy)	ਤੁਹਾਡੇ ਨਾਲ ਸਬੰਧ (ਬੱਚਾ, ਮਾਤਾ-ਪਿਤਾ, ਕੋਈ ਨਹੀਂ, ਆਦਿ)	2025 ਵਿੱਚ ਤੁਹਾਡੇ ਘਰ ਵਿੱਚ ਬਿਤਾਏ ਮਹੀਨਿਆਂ ਦੀ ਗਿਣਤੀ	12/31/2025 ਤੱਕ ਇਕੱਲੇ ਜਾਂ ਵਿਆਹੇ ਹੋਏ (S/M)	ਅਮਰੀਕੀ ਨਾਗਰਿਕ	ਅਮਰੀਕਾ, ਕੈਨੇਡਾ ਜਾਂ ਮੈਕਸੀਕੋ ਦਾ ਨਿਵਾਸੀ	ਫੁੱਲ-ਵਕਤੀ ਵਿਦਿਆਰਥੀ	ਪੂਰੀ ਤਰ੍ਹਾਂ ਅਤੇ ਸਥਾਈ ਤੌਰ 'ਤੇ ਅਪਾਹਜ	ਜਾਰੀ ਕੀਤਾ IPPIN	ਯੋਗ ਬੱਚੇ ਜਾਂ ਕਿਸੇ ਹੋਰ ਵਿਅਕਤੀ ਦਾ ਰਿਸ਼ਤੇਦਾਰ	ਇਸ ਵਿਅਕਤੀ ਨੇ ਆਪਣੀ ਸਹਾਇਤਾ ਤੋਂ 50% ਵੱਧ ਪ੍ਰਦਾਨ ਕੀਤੀ	ਇਸ ਵਿਅਕਤੀ ਦੀ ਆਮਦਨ \$5,200 ਤੋਂ ਘੱਟ ਸੀ	ਟੈਕਸਦਾਤਾ(ਟੈਕਸਦਾਤਿਆਂ) ਨੇ ਇਸ ਵਿਅਕਤੀ ਲਈ 50% ਤੋਂ ਵੱਧ ਸਹਾਇਤਾ ਪ੍ਰਦਾਨ ਕੀਤੀ ਹੈ	ਟੈਕਸਦਾਤਾ(ਟੈਕਸਦਾਤਿਆਂ) ਨੇ ਇਸ ਵਿਅਕਤੀ ਲਈ ਘਰ ਦੀ ਦੇਖਭਾਲ ਦੀ ਲਾਗਤ ਦਾ ਅੱਧੀ ਵੱਧ ਹਿੱਸਾ ਭੁਗਤਾਨ ਕੀਤਾ

Catalog Number 39361Q

www.irs.gov

Form 13614-C (pa) (Rev. 10-2025)

ਆਮਦਨ: ਇਸ ਪੰਨੇ ਦੇ ਖੱਬੇ ਪਾਸੇ ਹੇਠ ਦਿੱਤੇ ਪ੍ਰਸ਼ਨਾਂ ਦੇ ਜਵਾਬ ਦਿਓ। ਕੇਵਲ ਉਹਨਾਂ ਡੱਬਿਆਂ 'ਤੇ ਨਿਸ਼ਾਨ ਲਗਾਓ ਜੋ ਤੁਹਾਡੇ ਅਤੇ/ਜਾਂ ਤੁਹਾਡੇ ਜੀਵਨ ਸਾਥੀ 'ਤੇ ਲਾਗੂ ਹੋ ਰਹੇ ਹਨ।

2025 ਵਿੱਚ ਹੇਠ ਲਿਖਿਆਂ ਵਿੱਚੋਂ ਕਿਸੇ ਤੋਂ ਵੀ ਪੈਸੇ ਪ੍ਰਾਪਤ ਕੀਤੇ:

☐ (B) ਕੁਝ ਸਮੇਂ ਜਾਂ ਕੁੱਲਵਕਤੀ ਕਰਮਚਾਰੀ ਵਜੋਂ ਤਨਖਾਹ
ਕਿੰਨੇ ਕੰਮ _____

☐ (B/A) ਸੁਝਾਅ

☐ (B/A) ਰਿਟਾਇਰਮੈਂਟ ਖਾਤਾ, ਪੈਨਸ਼ਨ ਜਾਂ ਸਾਲਾਨਾ ਆਮਦਨ

☐ (B) ਅਪੰਗਤਾ ਲਾਭ (ਜਿਵੇਂ ਕਿ ਬੀਮੇ ਤੋਂ ਭੁਗਤਾਨ ਅਤੇ ਕਰਮਚਾਰੀ ਦੇ ਮੁਆਵਜ਼ੇ)

☐ (B) ਸਮਾਜਿਕ ਸੁਰੱਖਿਆ ਜਾਂ ਰੇਲਮਾਰਗ ਰਿਟਾਇਰਮੈਂਟ ਲਾਭ

☐ (B) ਬੇਰੁਜ਼ਗਾਰੀ ਲਾਭ

☐ (B) ਰਾਜ ਜਾਂ ਸਥਾਨਕ ਆਮਦਨ ਟੈਕਸ ਦਾ ਰਿਫੰਡ

☐ (B) ਵਿਆਜ ਜਾਂ ਲਾਭਅੰਸ਼ (ਬੈਂਕ ਖਾਤਾ, ਬਾਂਡ, ਆਦਿ)

☐ (A) ਸਟਾਕ, ਬਾਂਡ ਜਾਂ ਰੀਅਲ ਇਸਟੇਟ ਦੀ ਸੇਲ

ਕੀ ਤੁਸੀਂ ਪਿਛਲੇ ਸਾਲ ਦੇ ਰੀਟਰਨ 'ਤੇ ਨੁਕਸਾਨ ਦੀ ਰਿਪੋਰਟ ਕੀਤੀ ਸੀ ☐ ਹਾਂ ☐ ਨਹੀਂ

☐ (B) ਗੁਜ਼ਾਰਾ ਭੱਤਾ

☐ (A/M) ਤੁਹਾਡੇ ਘਰ ਜਾਂ ਤੁਹਾਡੇ ਘਰ ਵਿੱਚ ਇੱਕ ਕਮਰਾ ਕਿਰਾਏ 'ਤੇ ਦੇਣ ਤੋਂ ਆਮਦਨ
ਜੇ ਹਾਂ, ਤਾਂ ਕੀ ਤੁਸੀਂ ਰਿਹਾਇਸ਼ੀ ਯੂਨਿਟ ਦੀ ਵਰਤੋਂ ਨਿੱਜੀ ਰਿਹਾਇਸ਼ ਵਜੋਂ ਕੀਤੀ ਹੈ ਅਤੇ
ਇਸਨੂੰ 15 ਦਿਨਾਂ ਤੋਂ ਘੱਟ ਸਮੇਂ ਲਈ ਕਿਰਾਏ 'ਤੇ ਦਿੱਤਾ ਹੈ ☐ ਹਾਂ ☐ ਨਹੀਂ

☐ ਨਿੱਜੀ ਜਾਇਦਾਦ ਜਿਵੇਂ ਕਿ ਵਾਹਨ ਕਿਰਾਏ 'ਤੇ ਦੇਣ ਤੋਂ ਆਮਦਨ

☐ (B) ਲਾਟਰੀ ਸਮੇਤ ਜੂਏ ਵਿੱਚ ਜਿੱਤਣਾ

☐ (A) ਸੰਵਿਦਾ ਜਾਂ ਸਵੈ-ਰੁਜ਼ਗਾਰ ਦੇ ਕੰਮ ਬਾਬਤ ਰਾਸ਼ੀ

ਕੀ ਤੁਸੀਂ ਪਿਛਲੇ ਸਾਲ ਦੀ ਵਾਪਸੀ 'ਤੇ ਨੁਕਸਾਨ ਦੀ ਰਿਪੋਰਟ ਕੀਤੀ ਸੀ ☐ ਹਾਂ ☐ ਨਹੀਂ

☐ ਸਾਲ ਦੌਰਾਨ ਕੋਈ ਹੋਰ ਪੈਸਾ ਪ੍ਰਾਪਤ ਹੋਇਆ ਹੋਵੇ? (ਉਦਾਹਰਣ: ਨਕਦ ਭੁਗਤਾਨ, ਜਿਊਰੀ ਡਿਊਟੀ,
ਇਨਾਮ, ਡਿਜੀਟਲ ਸੰਪਤੀਆਂ, ਰਾਇਲਟੀਜ਼, ਯੂਨੀਅਨ ਹੜਤਾਲ ਲਾਭ)

(ਪ੍ਰਮਾਣਿਤ ਵਲੰਟੀਅਰ ਦੁਆਰਾ ਪੂਰਾ ਕੀਤਾ ਜਾਵੇ) ਆਮਦਨ ਸ਼ਾਮਲ ਕੀਤੀ ਜਾਣੀ ਹੈ

ਨੋਟਸ/ਟਿੱਪਣੀਆਂ

☐ (B) W-2s # _____

☐ (B/A) ਟਿਪਸ (ਬੇਸਿਕ ਜਦੋਂ W2 'ਤੇ ਦਰਜ ਕੀਤੀਆਂ ਜਾਣ)

☐ (B/A) 1099-R (ਬੇਸਿਕ ਜਦੋਂ ਟੈਕਸ ਯੋਗ ਰਕਮ ਦੀ ਰਿਪੋਰਟ ਕੀਤੀ ਜਾਂਦੀ ਹੈ) # _____

☐ (A) 1099-R ਤੋਂ ਯੋਗ ਚੈਰੀਟੇਬਲ ਵੰਡ \$ _____

☐ (B) 1099-R ਜਾਂ W-2 'ਤੇ ਅਪਾਹਜਤਾ ਲਾਭ # _____

☐ (B) SSA-1099, RRB-1099 # _____

☐ (B) 1099-G # _____

☐ (B) ਰਿਫੰਡ \$ _____

☐ (B) ਪਿਛਲੇ ਸਾਲ ਦੀ ਵਿਸਥਾਰਵਾਦੀ ਗਿਣਤੀ ☐ ਹਾਂ ☐ ਨਹੀਂ

☐ (B) 1099-INT # _____ ☐ (B) 1099-DIV # _____

☐ (A) 1099-B (ਬਰੋਕਰੇਜਬਿਆਨ ਸਮੇਤ) # _____

☐ ਪੂੰਜੀ ਘਾਟਾ ਕੈਰੀਓਵਰ ☐ ਹਾਂ ☐ ਨਹੀਂ

☐ (B) ਗੁਜ਼ਾਰਾ ਭੱਤਾ \$ _____

ਆਮਦਨ ਤੋਂ ਬਾਹਰ ਰੱਖਿਆ ਗਿਆ ਹੈ ☐ ਹਾਂ ☐ ਨਹੀਂ

☐ (A/M) ਕਿਰਾਏ ਦੀ ਆਮਦਨ (ਉੱਨਤ ਜਦੋਂ ਨਿਵਾਸ ਜਾਇਦਾਦ ਨਿੱਜੀ ਰਿਹਾਇਸ਼ ਹੋਵੇ ਅਤੇ
15 ਦਿਨਾਂ ਤੋਂ ਘੱਟ ਮਿਆਦ ਲਈ ਕਿਰਾਏ 'ਤੇ ਦਿੱਤੀ ਗਈ ਹੋਵੇ)

☐ ਕਿਰਾਏ ਦਾ ਖਰਚਾ \$ _____

☐ (B) W-2G ਜਾਂ ਜੂਏ ਵਿੱਚ ਹੋਰ ਜਿੱਤਾਂ (ਹੇਠਾਂ ਨੁਕਸਾਨਾਂ ਦੀ ਸੂਚੀ ਬਣਾਓ ਜੇਕਰ
ਟੈਕਸਦਾਤਾ ਕਟੌਤੀਆਂ ਦਾ ਵਰਣਨ ਕਰ ਸਕਦਾ ਹੈ) # _____

☐ (A) ਸ਼ਡਿਊਲ C

☐ 1099-MISC # _____

☐ 1099-NEC # _____

☐ 1099-K # _____

☐ ਕੋਈ ਹੋਰ ਆਮਦਨ ਜੋ ਕਿਤੇ ਹੋਰ ਰਿਪੋਰਟ ਕੀਤੀ ਗਈ ਹੋਵੇ

☐ ਸ਼ਡਿਊਲ C ਖਰਚੇ \$ _____

☐ ਹੋਰ ਆਮਦਨ (ਹੋਰ ਆਮਦਨ, ਭਾਵ, ਸੇਵਾ ਚਾਰਟ ਦੇ ਦਾਇਰੇ ਬਾਰੇ ਮਾਰਗ ਦਰਸ਼ਨ ਲਈ
ਪਥ 4012 ਦੇਖੋ)

ਖਰਚੇ ਅਤੇ ਟੈਕਸ ਸਬੰਧੀ ਘਟਨਾਵਾਂ: ਇਸ ਪੰਨੇ ਦੇ ਖੱਬੇ ਪਾਸੇ ਹੇਠ ਦਿੱਤੇ ਪ੍ਰਸ਼ਨਾਂ ਦੇ ਜਵਾਬ ਦਿਓ। ਕੇਵਲ ਉਹਨਾਂ ਡੱਫ਼ਬਆਂ 'ਤੇ ਨਿਸ਼ਾਨ ਲਗਾਓ ਜੋ ਤੁਹਾਡੇ ਅਤੇ/ਜਾਂ ਤੁਹਾਡੇ ਜੀਵਨ ਸਾਥੀ 'ਤੇ ਲਾਗੂ ਹੋ ਰਹੇ ਹਨ।

2025 ਵਿੱਚ ਆਈਟਮਾਈਜ਼ ਕਰਨ ਲਈ ਹੇਠਾਂ ਦਿੱਤੇ ਖਰਚਿਆਂ ਵਿੱਚੋਂ ਕਿਸੇ ਦਾ ਭੁਗਤਾਨ ਕੀਤਾ ਹੋਵੇ?

- ☐ (A) ਮੌਰਗੇਜ ਵਿਆਜ
- ☐ (A) ਟੈਕਸ: ਰਾਜ, ਸਥਾਨਕ, ਰੀਅਲ ਇਸਟੇਟ, ਸੇਲਜ਼, ਆਦਿ।
- ☐ (A) ਮੈਡੀਕਲ, ਡੈਂਟਲ, ਪ੍ਰਿਸਕਿਪਸ਼ਨ 'ਤੇ ਕੀਤੇ ਖਰਚੇ
- ☐ (A) ਚੈਰੀਟੇਬਲ ਯੋਗਦਾਨ

(ਪ੍ਰਮਾਣਿਤ ਵਲੰਟੀਅਰ ਦੁਆਰਾ ਪੂਰਾ ਕੀਤਾ ਜਾਵੇ) ਮਿਆਰੀ ਜਾਂ ਆਈਟਮਾਈਜ਼ਡ ਕਟੌਤੀਆਂ

- ☐ (A) 1098 # _____
- ☐ (B) ਮਿਆਰੀ ਕਟੌਤੀ ☐ (A) ਆਈਟਮਾਈਜ਼ਡ ਕਟੌਤੀ

ਨੋਟਸ/ਟਿੱਪਣੀਆਂ

2025 ਵਿੱਚ ਇਹਨਾਂ ਵਿੱਚੋਂ ਕਿਸੇ ਖਰਚੇ ਦਾ ਭੁਗਤਾਨ ਕੀਤਾ ਹੋਵੇ?

- ☐ (B) ਵਿਦਿਆਰਥੀ ਕਰਜ਼ੇ ਦਾ ਵਿਆਜ
- ☐ (B) ਬਾਲ ਅਤੇ ਆਧਾਰੀ ਦੇਖਭਾਲ
- ☐ (B/A) ਰਿਟਾਇਰਮੈਂਟ ਖਾਤੇ ਵਿੱਚ ਯੋਗਦਾਨ
- ☐ (B) ਇੱਕ ਅਧਿਆਪਕ, ਅਧਿਆਪਕ ਦੇ ਸਹਾਇਕ ਜਾਂ ਹੋਰ ਸਿੱਖਿਅਕ ਦੁਆਰਾ ਸਕੂਲ ਸਪਲਾਈਸ
- ☐ (B) ਗੁਸ਼ਾਰੇ ਭੱਤੇ ਭੁਗਤਾਨ (ਚਾਈਲਡ ਸਪੋਰਟ ਸ਼ਾਮਲ ਨਾ ਕਰਨਾ)

(ਪ੍ਰਮਾਣਿਤ ਵਲੰਟੀਅਰ ਦੁਆਰਾ ਪੂਰਾ ਕੀਤਾ ਜਾਵੇ) ਰਿਪੋਰਟ ਕਰਨ ਲਈ ਖਰਚੇ

- ☐ (B) 1098-E
- ☐ (B) ਬਾਲ ਅਤੇ ਆਧਾਰੀ ਦੇਖਭਾਲ ਕ੍ਰੈਡਿਟ
- ☐ (B/A) IRA (ਬੇਸਿਤ ਜੇਕਰ ਰੋਥ IRA ਜਾਂ 401K ਹੈ)
- ☐ (B) ਸਿੱਖਿਅਕ ਖਰਚਿਆਂ ਦੀ ਕਟੌਤੀ \$ _____
- ☐ (B) ਜੀਵਨ-ਸਾਥੀ ਦੇ SSN ਨਾਲ ਗੁਜ਼ਾਰਾ ਭੱਤ ਭੁਗਤਾਨ \$ _____
- ਆਮਦਨ ਵਿੱਚ ਸੰਸ਼ੋਧਨ ☐ ਹਾਂ ☐ ਨਹੀਂ

ਨੋਟਸ/ਟਿੱਪਣੀਆਂ

ਕੀ 2025 ਦੌਰਾਨ ਹੇਠ ਲਿਖਿਆਂ ਵਿੱਚੋਂ ਕੁਝ ਵਾਪਰਿਆ ਹੈ?

- ☐ (B) ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚ ਕਿਸੇ ਨੇ ਵਿਦਿਅਕ ਕਲਾਸਾਂ (ਤਕਨੀਕੀ ਸਕੂਲ, ਕਾਲਜ, ਨੌਕਰੀ ਨਾਲ ਸਬੰਧਤ, ਆਦਿ) ਲਈਆਂ।

- ☐ (A) ਘਰ ਵੇਚੇ
- ☐ (A) ਇੱਕ ਹੈਲਥ ਸੇਵਿੰਗ ਖਾਤਾ (HSA) ਰੱਖਣਾ
- ☐ (A) ਮਾਰਕੀਟਪਲੇਸ (ਐਕਸਚੇਂਜ) ਰਾਹੀਂ ਸਿਹਤ ਬੀਮਾ ਦੀ ਖਰੀਦ
- ☐ (A) ਉਰਜਾ ਕੁਸ਼ਲ ਘਰ ਦੇ ਸਮਾਨ ਦੀ ਖਰੀਦ ਅਤੇ ਸਥਾਪਨਾ (ਉਦਾਹਰਣ ਲਈ: ਖਿੜਕੀਆਂ, ਭੱਟੀ, ਇਨਸੂਲੇਸ਼ਨ ਆਦਿ)
- ☐ (A) ਹੋਰ (ਉਦਾਹਰਣ ਲਈ: ਕੋਈ ਨਵਾਂ ਵਾਹਨ ਵਗ਼ੈਰਾ ਖਰੀਦਿਆ)
- ☐ (A) ਕਰੈਡਿਟ ਕਾਰਡ, ਮੋਰਗੇਜ, ਜਾਂ ਹੋਰ ਕਰਜ਼ੇ ਨੂੰ ਕਰਜ਼ਦਾਤਾ ਦੁਆਰਾ ਰੱਦ/ਮਾਫ਼ ਕੀਤਾ ਗਿਆ ਹੋਵੇ
- ☐ (A) ਘੋਸ਼ਿਤ ਫੈਡਰਲ ਆਫ਼ਤ ਖੇਤਰ ਨਾਲ ਸਬੰਧਤ ਕੋਈ ਨੁਕਸਾਨ ਭੁਗਤਿਆ ਹੋਵੇ

(ਪ੍ਰਮਾਣਿਤ ਵਲੰਟੀਅਰ ਦੁਆਰਾ ਪੂਰਾ ਕੀਤਾ ਜਾਵੇ) ਰਿਪੋਰਟ ਕਰਨ ਲਈ ਜਾਣਕਾਰੀ

- ☐ (B) ਟੈਕਸਯੋਗ ਸਕਾਲਰਸ਼ਿਪ ਆਮਦਨ
- ☐ (B) 1098-T (ਸਕੂਲ ਤੋਂ ਆਈਟਮਾਈਜ਼ਡ ਸਟੇਟਮੈਂਟ, ਇਨਵੋਇਸ, ਆਦਿ)
- ☐ (B) ਸਿੱਖਿਆ ਕ੍ਰੈਡਿਟ ਜਾਂ ਟਿਊਸ਼ਨ ਅਤੇ ਫੀਸ ਕਟੌਤੀ

- ☐ (A) ਘਰ ਦੀ ਵਿਕਰੀ (1099-S)
- ☐ (A) HSA ਯੋਗਦਾਨ ☐ (A) HSA ਵੰਡ
- ☐ (A) 1095-A
- ☐ (A) ਉਰਜਾ ਕੁਸ਼ਲ ਘਰੇਲੂ ਸੁਧਾਰ ਕ੍ਰੈਡਿਟ (ਫਾਰਮ 5695, ਸਿਰਫ਼ ਭਾਗ II)
- ☐ VIN # _____
- ☐ (A) 1099-C

ਨੋਟਸ/ਟਿੱਪਣੀਆਂ

- ☐ (B) ਇੱਕ ਟੈਕਸ ਕ੍ਰੈਡਿਟ ਨਾਮਨਜ਼ੂਰ ਹੈ (ਉਦਾਹਰਣ: ਕਮਾਈ ਕੀਤੀ ਆਮਦਨ ਕਰੈਡਿਟ, ਚਾਈਲਡ ਟੈਕਸ ਕ੍ਰੈਡਿਟ, ਜਾਂ ਅਮਰੀਕੀ ਅਵਸਰ ਕ੍ਰੈਡਿਟ)

- ☐ IRS ਤੋਂ ਕੋਈ ਪੱਤਰ ਜਾਂ ਬਿੱਲ ਪ੍ਰਾਪਤ ਕਰੋ

- ☐ (B) ਅਨੁਮਾਨਿਤ ਟੈਕਸ ਭੁਗਤਾਨ ਕਰੋ ਜਾਂ 2025 ਦੇ ਟੈਕਸਾਂ ਲਈ ਪਿਛਲੇ ਸਾਲ ਦੀ ਰਿਵੰਡ ਲਾਗੂ ਕਰੋ

- ☐ ਪਿਛਲੇ ਸਾਲ ਦੀ ਰਿਟਰਨ ਲਿਆਏ

- ☐ (B) ਪਿਛਲੇ ਸਾਲ ਵਿੱਚ EITC, CTC, AOTC ਜਾਂ HOH ਦੀ ਇਜਾਜ਼ਤ ਨਾ ਦਿੱਤੀ ਗਈ ਹੋਵੇ ਸਾਲ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਾਰਨ

- ☐ ਘੱਟ ਇਨਕਮ ਟੈਕਸਪੇਅਰ ਕਲੀਨਿਕ ਰੈਫਰਲ ਲਈ ਯੋਗ

- ☐ (B) ਅਨੁਮਾਨਿਤ ਟੈਕਸ ਭੁਗਤਾਨ
- ☐ (B) ਪਿਛਲੇ ਸਾਲ ਦੀ ਵਾਪਸੀ ਇਸ ਸਾਲ ਲਈ ਲਾਗੂ ਕੀਤੀ ਗਈ ਹੈ

- ☐ ਪਿਛਲੇ ਸਾਲ ਦੀ ਰਿਟਰਨ ਉਪਲਬਧ ਹੈ

ਵਿਕਲਪਕ ਜਾਣਕਾਰੀ

ਹੇਠ ਦਿੱਤੀ ਜਾਣਕਾਰੀ ਸਿਰਫ ਅੰਕੜੇ ਉਦੇਸ਼ਾਂ ਲਈ ਹੈ। ਤੁਹਾਡੇ ਇਨ੍ਹਾਂ ਪ੍ਰਸ਼ਨਾਂ ਦੇ ਸਵਾਬ ਤੁਹਾਡੇ ਟੈਕਸ ਰਿਟਰਨ ਦਾ ਹਿੱਸਾ ਨਹੀਂ ਹਨ ਅਤੇ ਤੁਹਾਡੇ ਟੈਕਸ ਰਿਟਰਨ ਨਾਲ ਸੰਗਠਿਤ ਕਰਕੇ IRS ਨੂੰ ਨਹੀਂ ਭੇਜੇ ਜਾਣਗੇ। ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਹੈ।

1. ਕੀ ਤੁਸੀਂ ਕਹੋਗੇ ਕਿ ਤੁਸੀਂ ਅੰਗਰੇਜ਼ੀ ਵਿੱਚ ਗੱਲਬਾਤ ਕਰ ਸਕਦੇ ਹੋ	☐ ਬਹੁਤ ਚੰਗੀ ਤਰ੍ਹਾਂ	☐ ਚੰਗੀ ਤਰ੍ਹਾਂ	☐ ਕੁਝ ਹੱਦ ਤੱਕ	☐ ਬਿਲਕੁਲ ਨਹੀਂ	☐ ਜਵਾਬ ਨਾ ਦੇਣ ਨੂੰ ਤਰਜੀਹ ਦਿਓ
2. ਕੀ ਤੁਸੀਂ ਦੱਸੋਗੇ ਕਿ ਤੁਸੀਂ ਅੰਗਰੇਜ਼ੀ ਵਿੱਚ ਅਖ਼ਬਾਰ ਪੜ੍ਹ ਸਕਦੇ ਹੋ	☐ ਬਹੁਤ ਚੰਗੀ ਤਰ੍ਹਾਂ	☐ ਚੰਗੀ ਤਰ੍ਹਾਂ	☐ ਕੁਝ ਹੱਦ ਤੱਕ	☐ ਬਿਲਕੁਲ ਨਹੀਂ	☐ ਜਵਾਬ ਨਾ ਦੇਣ ਨੂੰ ਤਰਜੀਹ ਦਿਓ
3. ਕੀ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਅਪਾਹਜਤਾ ਹੈ	☐ ਹਾਂ	☐ ਨਹੀਂ	☐ ਜਵਾਬ ਨਾ ਦੇਣ ਨੂੰ ਤਰਜੀਹ ਦਿਓ		
4. ਕੀ ਤੁਸੀਂ ਜਾਂ ਤੁਹਾਡਾ ਜੀਵਨ ਸਾਥੀ ਯੂ.ਐੱਸ. ਦੇ ਵੈਟਰਨ ਹੋ ਹਥਿਆਰਬੰਦ ਬਲ	☐ ਹਾਂ	☐ ਨਹੀਂ	☐ ਜਵਾਬ ਨਾ ਦੇਣ ਨੂੰ ਤਰਜੀਹ ਦਿਓ		
5. ਤੁਹਾਡੀ ਜਾਤ ਅਤੇ/ਜਾਂ ਨਸਲੀ ਪਛਾਣ ਕੀ ਹੈ? ਲਾਗੂ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਦੀ ਚੋਣ ਕਰੋ					
☐ ਅਮਰੀਕੀ ਆਦਿਵਾਸੀ ਜਾਂ ਅਲਾਸਕਾ ਦੇ ਮੂਲ ਨਿਵਾਸੀ (ਉਦਾਹਰਣ ਵਜੋਂ, ਨਵਾਹੋ ਨੇਸ਼ਨ, ਮੇਨਟਾਨਾ ਦੇ ਬਲੈਕਫੀਟ ਇੰਡਿਅਨ ਰਿਜ਼ਰਵੇਸ਼ਨ ਦੀ ਬਲੈਕਫੀਟ ਜਾਤੀ, ਬੈਰੋ ਇਨੂਪੀਅਤ ਰਵਾਇਤੀ ਸਰਕਾਰ ਦਾ ਮੂਲ ਪਿੰਡ, ਨੇਮ ਐਸਕਿਮੋ ਕਮਿਊਨਟੀ, ਐਜ਼ਟੈਕ, ਮਾਇਆ ਆਦਿ)			6. ਤੁਹਾਡੇ ਜੀਵਨ ਸਾਥੀ ਦੀ ਜਾਤ ਅਤੇ/ਜਾਂ ਨਸਲੀ ਪਛਾਣ ਕੀ ਹੈ? ਲਾਗੂ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਦੀ ਚੋਣ ਕਰੋ		
☐ ਏਸ਼ੀਆਈ (ਉਦਾਹਰਨ ਲਈ, ਚੀਨੀ, ਏਸ਼ੀਆਈ ਭਾਰਤੀ, ਫਿਲੀਪੀਨੋ, ਵੀਅਤਨਾਮੀ, ਕੋਰੀਅਨ, ਜਾਪਾਨੀ, ਆਦਿ)			☐ ਅਮਰੀਕੀ ਆਦਿਵਾਸੀ ਜਾਂ ਅਲਾਸਕਾ ਦੇ ਮੂਲ ਨਿਵਾਸੀ (ਉਦਾਹਰਣ ਵਜੋਂ, ਨਵਾਹੋ ਨੇਸ਼ਨ, ਮੇਨਟਾਨਾ ਦੇ ਬਲੈਕਫੀਟ ਇੰਡਿਅਨ ਰਿਜ਼ਰਵੇਸ਼ਨ ਦੀ ਬਲੈਕਫੀਟ ਜਾਤੀ, ਬੈਰੋ ਇਨੂਪੀਅਤ ਰਵਾਇਤੀ ਸਰਕਾਰ ਦਾ ਮੂਲ ਪਿੰਡ, ਨੇਮ ਐਸਕਿਮੋ ਕਮਿਊਨਟੀ, ਐਜ਼ਟੈਕ, ਮਾਇਆ ਆਦਿ)		
☐ ਕਾਲੇ ਜਾਂ ਅਫਰੀਕਨ ਅਮਰੀਕੀ (ਉਦਾਹਰਨ ਲਈ, ਅਫਰੀਕਨ ਅਮਰੀਕੀ, ਜਮੈਕਨ, ਹੈਤੀਆਈ, ਨਾਈਜੀਰੀਅਨ, ਇਥੋਪੀਅਨ, ਸੋਮਾਲੀ, ਆਦਿ)			☐ ਏਸ਼ੀਆਈ (ਉਦਾਹਰਨ ਲਈ, ਚੀਨੀ, ਏਸ਼ੀਆਈ ਭਾਰਤੀ, ਫਿਲੀਪੀਨੋ, ਵੀਅਤਨਾਮੀ, ਕੋਰੀਅਨ, ਜਾਪਾਨੀ, ਆਦਿ)		
☐ ਹਿਸਪੈਨਿਕ ਜਾਂ ਲੈਟਿਨੋ (ਉਦਾਹਰਨ ਲਈ, ਮੈਕਸੀਕਨ, ਪੋਰਟੋ ਰੀਕਨ, ਸਲਵਾਡੋਰਨ, ਕਿਊਬਨ, ਡੋਮਿਨਿਕਨ, ਗੁਆਟੇਮਾਲਾ, ਆਦਿ)			☐ ਕਾਲੇ ਜਾਂ ਅਫਰੀਕਨ ਅਮਰੀਕੀ (ਉਦਾਹਰਨ ਲਈ, ਅਫਰੀਕਨ ਅਮਰੀਕੀ, ਜਮੈਕਨ, ਹੈਤੀਆਈ, ਨਾਈਜੀਰੀਅਨ, ਇਥੋਪੀਅਨ, ਸੋਮਾਲੀ, ਆਦਿ)		
☐ ਮੱਧ ਪੂਰਬੀ ਜਾਂ ਉੱਤਰੀ ਅਫ਼ਰੀਕੀ (ਉਦਾਹਰਨ ਲਈ, ਲੇਬਨਾਨੀ, ਈਰਾਨੀ, ਮਿਸਰੀ, ਸੀਰੀਅਨ, ਇਰਾਕੀ, ਇਜ਼ਰਾਈਲੀ, ਆਦਿ)			☐ ਹਿਸਪੈਨਿਕ ਜਾਂ ਲੈਟਿਨੋ (ਉਦਾਹਰਨ ਲਈ, ਮੈਕਸੀਕਨ, ਪੋਰਟੋ ਰੀਕਨ, ਸਲਵਾਡੋਰਨ, ਕਿਊਬਨ, ਡੋਮਿਨਿਕਨ, ਗੁਆਟੇਮਾਲਾ, ਆਦਿ)		
☐ ਨੇਟਿਵ ਹਵਾਈਅਨ ਜਾਂ ਪੈਸੀਫਿਕ ਆਈਲੈਂਡਰ (ਉਦਾਹਰਨ ਲਈ, ਨੇਟਿਵ ਹਵਾਈਅਨ, ਸਮੋਆਨ, ਚਮੋਰੋ, ਟੋਂਗਨ, ਫਿਜੀਅਨ, ਮਾਰਸ਼ਲਜ਼, ਆਦਿ)			☐ ਮੱਧ ਪੂਰਬੀ ਜਾਂ ਉੱਤਰੀ ਅਫ਼ਰੀਕੀ (ਉਦਾਹਰਨ ਲਈ, ਲੇਬਨਾਨੀ, ਈਰਾਨੀ, ਮਿਸਰੀ, ਸੀਰੀਅਨ, ਇਰਾਕੀ, ਇਜ਼ਰਾਈਲੀ, ਆਦਿ)		
☐ ਵਾਈਟ (ਉਦਾਹਰਨ ਲਈ, ਅੰਗਰੇਜ਼ੀ, ਜਰਮਨ, ਆਇਰਿਸ਼, ਇਤਾਲਵੀ, ਪੋਲਿਸ਼, ਸਕਾਟਿਸ਼, ਆਦਿ)			☐ ਨੇਟਿਵ ਹਵਾਈਅਨ ਜਾਂ ਪੈਸੀਫਿਕ ਆਈਲੈਂਡਰ (ਉਦਾਹਰਨ ਲਈ, ਨੇਟਿਵ ਹਵਾਈਅਨ, ਸਮੋਆਨ, ਚਮੋਰੋ, ਟੋਂਗਨ, ਫਿਜੀਅਨ, ਮਾਰਸ਼ਲਜ਼, ਆਦਿ)		
			☐ ਵਾਈਟ (ਉਦਾਹਰਨ ਲਈ, ਅੰਗਰੇਜ਼ੀ, ਜਰਮਨ, ਆਇਰਿਸ਼, ਇਤਾਲਵੀ, ਪੋਲਿਸ਼, ਸਕਾਟਿਸ਼, ਆਦਿ)		

ਪ੍ਰਾਈਵੇਸੀ ਐਕਟ ਅਤੇ ਪੇਪਰਵਰਕ ਕਟੌਤੀ ਐਕਟ ਨੋਟਿਸ

ਅਸੀਂ ਇਹ ਜਾਣਕਾਰੀ ਇਸ ਲਈ ਮੰਗ ਰਹੇ ਹਾਂ ਤਾਂ ਜੋ ਤੁਸੀਂ IRS ਦੇ ਸਵੈਚੱਕ ਅਮਦਨ ਟੈਕਸ ਸਹਾਇਤਾ (VITA) ਅਤੇ ਵਿਰਧ ਅਮਦਨ ਟੈਕਸ ਸਲਾਹ (TCE) ਪ੍ਰੋਗਰਾਮ ਵਿੱਚ ਭਾਗ ਲੈ ਸਕੋ, ਜੋ ਯੋਗ ਵਿਅਕਤੀਆਂ ਅਮਦਨ ਟੈਕਸ ਦੀਆਂ ਮੁੱਢਲੀਆਂ ਤਿਆਰੀਆਂ ਵਿੱਚ ਸਹਾਇਤਾ ਲਈ ਪ੍ਰਮਾਣਿਤ ਸਵੈਸੇਵਕਾਂ ਨੂੰ ਉਪਲਬਧ ਕਰਵਾਉਂਦਾ ਹੈ। ਇਹ ਜਾਣਕਾਰੀ ਇਕੱਠੀ ਕਰਨ ਲਈ IRS ਅਥਾਰਟੀ 5 USC ਸੈਕਸ਼ਨ 301 ਅਤੇ 26 USC ਸੈਕਸ਼ਨ 7801 ਹੈ। ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦਾ ਖੁਲਾਸਾ ਦੂਜਿਆਂ ਨੂੰ ਕੀਤਾ ਜਾ ਸਕਦਾ ਹੈ ਜੋ VITA/TCE ਸਟਾਫਿੰਗ, ਆਊਟਰੀਚ, ਅਤੇ ਹੋਰ VITA/TCE ਸੰਬੰਧਿਤ ਗਤੀਵਿਧੀਆਂ ਦਾ ਤਾਲਮੇਲ ਕਰਦੇ ਹਨ। IRS ਸਿਰਫ਼ ਤੁਹਾਡੀ ਵਾਪਸੀ ਅਤੇ ਵਾਪਸੀ ਦੀ ਜਾਣਕਾਰੀ ਦਾ ਖੁਲਾਸਾ ਕਰ ਸਕਦਾ ਹੈ ਜਿਵੇਂ ਵਕ 26 USC ਸੈਕਸ਼ਨ 6103 ਦੁਆਰਾ ਪ੍ਰਦਾਨ ਕੀਤਾ ਗਿਆ ਹੈ। ਸਾਰੀਆਂ ਹੋਰ ਰਿਕਾਰਡ ਸਿਰਫ਼ ਉਸ ਮਕਸਦ ਲਈ ਖੁਲਾਸਾ ਕੀਤੇ ਜਾ ਸਕਦੇ ਹਨ ਜਿਸਨੂੰ IRS ਉਸ ਮਕਸਦ ਨਾਲ ਅਨੁਕੂਲ ਸਮਝਦਾ ਹੈ ਜਿਸ ਲਈ IRS ਨੇ ਇਹ ਰਿਕਾਰਡ ਇਕੱਠੇ ਕੀਤੇ ਸਨ, ਅਤੇ ਸਿਸਟਮ ਆਫ ਰਿਕਾਰਡ ਨੋਵਟਸ (SORN) ਟ੍ਰੇਜ਼ਰੀ/IRS 24.030, ਕਸਟਮਰ ਅਕਾਊਂਟ ਡਾਟਾ ਇੰਜਣ (CADE) ਇੰਡੀਵੀਜ਼ੁਅਲ ਮਾਸਟਰ ਫਾਈਲ (IMF) ਵਿੱਚ ਵਰਣਿਤ ਰੂਟੀਨ ਵਰਤੋਂ ਵਾਲੇ ਖੁਲਾਵਸਿਆਂ ਦੇ ਅਨੁਸਾਰ ਹੋਵੇ। You may view Treasury/IRS SORNs on the Treasury SORN website at Treasury.gov/System of Records Notices (SORNs). ਇਹ ਜਾਣਕਾਰੀ ਪ੍ਰਦਾਨ ਕਰਨਾ ਸਵੈ-ਇੱਛਤ ਹੈ, ਹਾਲਾਂਵਕ, ਤੁਸੀਂ ਬੇਨਤੀ ਕੀਤੀ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਹੋ ਤਾਂ ਹੋ ਸਕਦਾ ਹੈ IRS ਵਲੰਟੀਅਰ ਤੁਹਾਡੀ ਟੈਕਸ ਰਿਟਰਨ ਤਿਆਰ ਕਰਨ ਅਤੇ ਭਰਨ ਵਿੱਚ ਤੁਹਾਡੀ ਸਹਾਇਤਾ ਕਰਨ ਦੇ ਯੋਗ ਨਾ ਹੋਣ।

ਪੇਪਰਵਰਕ ਰਿਡਕਸ਼ਨ ਐਕਟ ਲਈ ਜ਼ਰੂਰੀ ਹੈ ਕਿ IRS ਸਾਰੀਆਂ ਜਨਤਕ ਜਾਣਕਾਰੀ ਬੇਨਤੀਆਂ 'ਤੇ ਇੱਕ OMB ਕੰਟਰੋਲ ਨੰਬਰ ਪ੍ਰਦਰਸ਼ਿਤ ਕਰੇ। ਇਸ ਅਧਿਐਨ ਲਈ OMB ਕੰਟਰੋਲ ਨੰਬਰ 1545-1964 ਹੈ। ਅਤੇ, ਜੇਕਰ ਇਸ ਅਵਧਾਨ ਨਾਲ ਜੁੜੇ ਸਮੇਂ ਦੇ ਅਨੁਮਾਨਾਂ ਜਾਂ ਇਸ ਪ੍ਰਕਿਰਿਆ ਨੂੰ ਸਰਲ ਬਣਾਉਣ ਬਾਰੇ ਸੁਝਾਅ ਬਾਰੇ ਤੁਹਾਡੀ ਕੋਈ ਟਿੱਪਣੀ ਹੈ, ਤਾਂ ਕਿਰਪਾ ਕਰਕੇ ਅੰਦਰੂਨੀ ਮਾਲ ਸੇਵਾ, ਟੈਕਸ ਉਤਪਾਦ ਕੋਆਰਡੀਨੇਟਿੰਗ ਕਮੇਟੀ, SE:TS:CAR:MP:T:T:SP, 1111 Constitution Ave. ਨੂੰ ਲਿਖੋ। NW, ਵਾਸ਼ਿੰਗਟਨ, DC 20224.

[illegible]

VITA/TCE ਟੈਕਸ ਤਿਆਰੀ ਸਾਈਟਾਂ ਨੂੰ ਟੈਕਸ ਰਿਟਰਨ ਜਾਣਕਾਰੀ ਦਾ ਖੁਲਾਸਾ ਕਰਨ ਲਈ ਸਹਿਮਤੀ

ਫੈਡਰਲ ਖੁਲਾਸਾ:

ਫੈਡਰਲ ਕਾਨੂੰਨ ਲਈ ਇਹ ਸਹਿਮਤੀ ਫਾਰਮ ਤੁਹਾਨੂੰ ਪ੍ਰਦਾਨ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਜਦੋਂ ਤੱਕ ਕਾਨੂੰਨ ਦੁਆਰਾ ਅਧਿਕਾਰਤ ਨਹੀਂ ਹੁੰਦਾ, ਅਸੀਂ ਤੁਹਾਡੇ ਟੈਕਸ ਰਿਟਰਨ ਦੀ ਜਾਣਕਾਰੀ ਤੀਜੀ ਧਿਰ ਨੂੰ ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੇ ਟੈਕਸ ਰਿਟਰਨ ਤਿਆਰ ਕਰਨ ਅਤੇ ਭਰਨ ਤੋਂ ਇਲਾਵਾ ਹੋਰ ਉਦੇਸ਼ਾਂ ਲਈ ਨਹੀਂ ਕਰ ਸਕਦੇ। ਜੇਕਰ ਤੁਸੀਂ ਆਪਣੀ ਟੈਕਸ ਰਿਟਰਨ ਜਾਣਕਾਰੀ ਦੇ ਖੁਲਾਸੇ ਲਈ ਸਹਿਮਤ ਹੁੰਦੇ ਹੋ, ਤਾਂ ਫੈਡਰਲ ਕਾਨੂੰਨ ਤੁਹਾਡੀ ਟੈਕਸ ਰਿਟਰਨ ਜਾਣਕਾਰੀ ਦੀ ਹੋਰ ਵਰਤੋਂ ਜਾਂ ਵਿਤਰਣ ਤੋਂ ਰੱਖਿਆ ਨਹੀਂ ਕਰ ਸਕਦਾ।

ਸਾਡੀਆਂ ਟੈਕਸ ਰਿਟਰਨ ਤਿਆਰ ਕਰਨ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਤੁਹਾਨੂੰ ਇਹ ਫਾਰਮ ਭਰਨ ਦੀ ਲੋੜ ਨਹੀਂ ਹੈ। ਜੇਕਰ ਅਸੀਂ ਤੁਹਾਡੀ ਸਹਿਮਤੀ 'ਤੇ ਸਾਡੀਆਂ ਟੈਕਸ ਰਿਟਰਨ ਤਿਆਰ ਕਰਨ ਦੀਆਂ ਸੇਵਾਵਾਂ ਦੀਆਂ ਸ਼ਰਤਾਂ ਅਨੁਸਾਰ ਇਸ ਫਾਰਮ 'ਤੇ ਤੁਹਾਡੇ ਦਸਤਖਤ ਲੈਂਦੇ ਹਾਂ, ਤਾਂ ਤੁਹਾਡੀ ਸਹਿਮਤੀ ਯੋਗ ਨਹੀਂ ਹੋਵੇਗੀ। ਜੇਕਰ ਤੁਸੀਂ ਆਪਣੀ ਟੈਕਸ ਰਿਟਰਨ ਜਾਣਕਾਰੀ ਦੇ ਖੁਲਾਸੇ ਲਈ ਸਹਿਮਤ ਹੁੰਦੇ ਹੋ, ਤਾਂ ਤੁਹਾਡੀ ਸਹਿਮਤੀ ਤੁਹਾਡੇ ਦੁਆਰਾ ਨਿਰਧਾਰਤ ਕੀਤੇ ਗਏ ਸਮੇਂ ਲਈ ਯੋਗ ਹੁੰਦੀ ਹੈ। ਜੇਕਰ ਤੁਸੀਂ ਆਪਣੀ ਸਹਿਮਤੀ ਦੀ ਮਿਆਦ ਨਿਰਧਾਰਤ ਨਹੀਂ ਕਰਦੇ ਹੋ, ਤਾਂ ਤੁਹਾਡੀ ਸਹਿਮਤੀ ਦਸਤਖਤ ਦੀ ਮਿਤੀ ਤੋਂ ਲੈ ਕੇ ਇੱਕ ਸਾਲ ਲਈ ਯੋਗ ਹੁੰਦੀ ਹੈ।

ਸ਼ਰਤਾਂ:

ਗਲੋਬਲ ਕੈਰੀ ਫਾਰਵਰਡ ਐਂਡ ਡੇਟਾ, TaxSlayer LLC, VITA/TCE ਟੈਕਸ ਸੌਫਟਵੇਅਰ ਦਾ ਪ੍ਰਦਾਤਾ, ਤੁਹਾਡੀ ਟੈਕਸ ਰਿਟਰਨ ਦੀ ਜਾਣਕਾਰੀ ਨੂੰ IRS ਦੇ VITA/TCE ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀ ਕਿਸੇ ਵੀ ਵਾਲੰਟੀਅਰ ਸਾਈਟ ਨੂੰ ਉਪਲਬਧ ਕਰਵਾਉਣ ਦੀ ਆਗਿਆ ਦਿੰਦਾ ਹੈ ਜੋ ਤੁਸੀਂ ਅਗਲੇ ਫਾਈਲਿੰਗ ਸੀਜ਼ਨ ਵਿੱਚ ਟੈਕਸ ਰਿਟਰਨ ਤਿਆਰ ਕਰਨ ਲਈ ਚੁਣਦੇ ਹੋ। ਇਸਦਾ ਅਰਥ ਹੈ ਕਿ ਤੁਸੀਂ ਅਗਲੇ ਸਾਲ TaxSlayer ਦੀ ਵਰਤੋਂ ਕਰਦਿਆਂ ਕਿਸੇ ਵੀ ਵਾਲੰਟੀਅਰ ਸਾਈਟ 'ਤੇ ਜਾ ਸਕੋਗੇ ਅਤੇ ਆਪਣੇ ਟੈਕਸ ਰਿਟਰਨ ਨੂੰ ਆਪਣੇ ਮੌਜੂਦਾ ਸਾਲ ਦੇ ਅੰਕੜਿਆਂ ਨਾਲ ਤਿਆਰ ਕਰੋਗੇ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਤੁਸੀਂ ਇਸ ਸਾਲ ਆਪਣਾ ਟੈਕਸ ਰਿਟਰਨ ਕਿੱਥੇ ਭਰਿਆ ਹੈ। ਇਹ ਸਹਿਮਤੀ 30 ਨਵੰਬਰ, 2027 ਤੱਕ ਜਾਇਜ਼ ਹੈ।

ਜਿਹੜੀ ਟੈਕਸ ਰਿਟਰਨ ਜਾਣਕਾਰੀ ਦਾ ਖੁਲਾਸਾ ਕੀਤਾ ਜਾਵੇਗਾ, ਉਸ ਵਿੱਚ ਤੁਹਾਡੇ ਬਾਰੇ, ਤੁਹਾਡੇ ਟੈਕਸ ਰਿਟਰਨ ਅਤੇ ਤੁਹਾਡੀ ਆਮਦਨੀ ਦੇ ਸਰੋਤਾਂ ਬਾਰੇ, ਜਨਸੰਖਿਅਕ, ਵਿੱਤੀ ਅਤੇ ਹੋਰ ਵਿਅਕਤੀਗਤ ਤੌਰ 'ਤੇ ਪਛਾਣਨ ਯੋਗ ਜਾਣਕਾਰੀ ਸ਼ਾਮਲ ਹੈ, ਪਰ ਇੱਥੋਂ ਤੱਕ ਹੀ ਸੀਮਤ ਨਹੀਂ ਹੈ, ਜੋ ਕਿ ਤੁਹਾਡੇ ਟੈਕਸ ਰਿਟਰਨ ਦੀ ਤਿਆਰੀ ਦੇ ਉਦੇਸ਼ ਨਾਲ ਟੈਕਸ ਤਿਆਰੀ ਸੌਫਟਵੇਅਰ ਵਿੱਚ ਸ਼ਾਮਲ ਕੀਤੀ ਗਈ ਸੀ। ਇਸ ਜਾਣਕਾਰੀ ਵਿੱਚ ਤੁਹਾਡਾ ਨਾਮ, ਪਤਾ, ਜਨਮ ਤਾਰੀਖ, ਫੋਨ ਨੰਬਰ, SSN, ਫਾਈਲ ਕਰਨ ਦੀ ਸਥਿਤੀ, ਕਿੱਤਾ, ਮਾਲਕ ਦਾ ਨਾਮ ਅਤੇ ਪਤਾ, ਅਤੇ ਆਮਦਨੀ ਦੀ ਰਕਮ ਅਤੇ ਸਰੋਤ, ਕਟੌਤੀਆਂ ਅਤੇ ਕ੍ਰੈਡਿਟ ਸ਼ਾਮਲ ਹਨ ਜੋ ਤੁਹਾਡੇ ਟੈਕਸ ਰਿਟਰਨ 'ਤੇ ਦਾਅਵਾ ਕੀਤੇ ਗਏ ਸਨ, ਜਾਂ ਇਸ ਵਿੱਚ ਸ਼ਾਮਲ ਸਨ। ਜਿਹੜੀ ਟੈਕਸ ਰਿਟਰਨ ਜਾਣਕਾਰੀ ਦਾ ਖੁਲਾਸਾ ਕੀਤਾ ਜਾਵੇਗਾ ਉਸ ਵਿੱਚ ਨਾਮ, SSN, ਜਨਮ ਤਾਰੀਖ, ਅਤੇ ਕਿਸੇ ਵੀ ਨਿਰਭਰ ਵਿਅਕਤੀ ਦਾ ਸਬੰਧ ਵੀ ਸ਼ਾਮਲ ਹੈ ਜਿਸਦਾ ਤੁਹਾਡੇ ਟੈਕਸ ਰਿਟਰਨ ਵਿੱਚ ਦਾਅਵਾ ਕੀਤਾ ਗਿਆ ਸੀ।

ਤੁਹਾਨੂੰ ਇਸ ਸਾਲ ਟੈਕਸ ਰਿਟਰਨ ਤਿਆਰ ਕਰਨ ਵਾਲੇ VITA/TCE ਭਾਈਵਾਲ ਲਈ ਸਹਿਮਤੀ ਪ੍ਰਦਾਨ ਕਰਨ ਦੀ ਲੋੜ ਨਹੀਂ ਹੈ। ਗਲੋਬਲ ਕੈਰੀ ਫਾਰਵਰਡ ਸਿਰਫ ਤਾਂ ਹੀ ਤੁਹਾਡੀ ਸਹਾਇਤਾ ਕਰੇਗਾ ਜੇਕਰ ਤੁਸੀਂ ਅਗਲੇ ਸਾਲ ਕਿਸੇ ਵੱਖਰੇ VITA ਜਾਂ TCE ਭਾਈਵਾਲ 'ਤੇ ਜਾਂਦੇ ਹੋ ਜੋ TaxSlayer ਦੀ ਵਰਤੋਂ ਕਰਦਾ ਹੈ। ਤੁਹਾਡੇ ਕੋਲ ਇਸ ਫਾਰਮ ਦੀ ਹਸਤਾਖਰਿਤ ਕਾਪੀ ਪ੍ਰਾਪਤ ਕਰਨ ਦਾ ਅਧਿਕਾਰ ਹੈ।

ਸਹਿਮਤੀ ਦੀ ਮਿਆਦ ਦੀ ਸੀਮਾ: ਮੈਂ/ਅਸੀਂ, ਟੈਕਸਦਾਤਾ, ਟੈਕਸ ਰਿਟਰਨ ਜਾਣਕਾਰੀ ਦੇ ਖੁਲਾਸੇ ਦੀ ਸਹਿਮਤੀ ਦੀ ਮਿਆਦ ਨੂੰ ਉਪਰੋਕਤ (30 ਨਵੰਬਰ, 2027) ਤਾਰੀਖ ਤੋਂ ਪਹਿਲਾਂ ਦੀ ਤਾਰੀਖ ਤੱਕ ਸੀਮਤ ਨਹੀਂ ਕਰਨਾ ਚਾਹੁੰਦਾ/ਚਾਹੁੰਦੀ/ਚਾਹੁੰਦੇ ਹਾਂ। ਜੇਕਰ ਮੈਂ/ਅਸੀਂ ਖੁਲਾਸੇ ਦੀ ਸਹਿਮਤੀ ਦੀ ਮਿਆਦ ਨੂੰ ਪਹਿਲਾਂ ਦੀ ਮਿਤੀ ਤੱਕ ਸੀਮਤ ਕਰਨਾ ਚਾਹੁੰਦਾ/ਚਾਹੁੰਦੀ/ਚਾਹੁੰਦੇ ਹਾਂ, ਤਾਂ ਮੈਂ/ਅਸੀਂ ਸਹਿਮਤੀ ਨੂੰ ਅਸਵੀਕਾਰ ਕਰਾਂਗਾ/ਕਰਾਂਗੀ/ਕਰਾਂਗੇ।

ਖੁਲਾਸੇ ਦੀ ਗੁੰਜਾਇਸ਼ ਦੀ ਸੀਮਾ: ਮੈਂ/ਅਸੀਂ, ਟੈਕਸਦਾਤਾ, ਟੈਕਸ ਰਿਟਰਨ ਦੀ ਜਾਣਕਾਰੀ ਦੇ ਖੁਲਾਸੇ ਦੀ ਗੁੰਜਾਇਸ਼ ਨੂੰ ਉਪਰੋਕਤ ਪੇਸ਼ ਕੀਤੇ ਜਾਣ ਨਾਲੋਂ ਸੀਮਤ ਨਹੀਂ ਕਰਨਾ ਚਾਹੁੰਦਾ/ਚਾਹੁੰਦੀ/ਚਾਹੁੰਦੇ ਹਾਂ। ਜੇਕਰ ਮੈਂ/ਅਸੀਂ ਟੈਕਸ ਰਿਟਰਨ ਜਾਣਕਾਰੀ ਦੇ ਖੁਲਾਸੇ ਦੀ ਗੁੰਜਾਇਸ਼ ਉਪਰੋਕਤ ਪੇਸ਼ਕਸ਼ ਤੋਂ ਇਲਾਵਾ ਹੋਰ ਸੀਮਤ ਕਰਨਾ ਚਾਹੁੰਦਾ/ਚਾਹੁੰਦੇ ਹਾਂ, ਤਾਂ ਮੈਂ/ਅਸੀਂ ਸਹਿਮਤੀ ਨੂੰ ਅਸਵੀਕਾਰ ਕਰਾਂਗਾ/ਕਰਾਂਗੀ/ਕਰਾਂਗੇ।

ਸਹਿਮਤੀ:

ਮੈਂ/ਅਸੀਂ, ਟੈਕਸਦਾਤਾ ਨੇ ਉਪਰੋਕਤ ਜਾਣਕਾਰੀ ਨੂੰ ਪੜ੍ਹ ਲਿਆ ਹੈ।

ਮੈਂ/ਅਸੀਂ ਉਪਰੋਕਤ ਗਲੋਬਲ ਕੈਰੀ ਫਾਰਵਰਡ ਸ਼ਰਤਾਂ ਵਿੱਚ ਵਰਣਨ ਕੀਤੀ ਟੈਕਸ ਰਿਟਰਨ ਜਾਣਕਾਰੀ ਦੇ ਖੁਲਾਸੇ ਲਈ ਸਹਿਮਤ ਹਾਂ ਅਤੇ ਟੈਕਸ ਰਿਟਰਨ ਤਿਆਰ ਕਰਨ ਵਾਲੇ ਨੂੰ ਮੇਰੇ ਵੱਲੋਂ ਟੈਕਸ ਤਿਆਰੀ ਸੌਫਟਵੇਅਰ ਵਿੱਚ PIN ਦਰਜ ਕਰਨ ਦੀ ਇਜਾਜ਼ਤ ਦਿੰਦਾ/ਦਿੰਦੇ ਹਾਂ ਤਾਂ ਕਿ ਇਹ ਤਸਦੀਕ ਕੀਤਾ ਜਾ ਸਕੇ ਕਿ ਮੈਂ/ਅਸੀਂ ਇਸ ਖੁਲਾਸੇ ਦੀਆਂ ਸ਼ਰਤਾਂ ਨਾਲ ਸਹਿਮਤ ਹਾਂ।

ਪ੍ਰਾਇਮਰੀ ਟੈਕਸਦਾਤਾ ਦਾ ਪ੍ਰਿੰਟਿਡ ਨਾਮ ਅਤੇ ਦਸਤਖਤ	ਤਾਰੀਖ
ਸੈਕੰਡਰੀ ਟੈਕਸਦਾਤਾ ਦਾ ਪ੍ਰਿੰਟਿਡ ਨਾਮ ਅਤੇ ਦਸਤਖਤ	ਤਾਰੀਖ

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਟੈਕਸ ਰਿਟਰਨ ਦੀ ਜਾਣਕਾਰੀ ਦਾ ਖੁਲਾਸਾ ਕਾਨੂੰਨ ਦੁਆਰਾ ਗਲਤ ਤਰੀਕੇ ਨਾਲ ਜਾਂ ਤੁਹਾਡੀ ਆਗਿਆ ਤੋਂ ਬਿਨਾਂ ਕਿਸੇ ਅਣਅਧਿਕਾਰਤ ਤਰੀਕੇ ਨਾਲ ਕੀਤਾ ਗਿਆ ਹੈ, ਤਾਂ ਤੁਸੀਂ ਟ੍ਰੈਜਰੀ ਇੰਸਪੈਕਟਰ ਜਨਰਲ ਫਾਰ ਟੈਕਸ ਐਡਮਿਨਿਸਟ੍ਰੇਸ਼ਨ (TIGTA) ਨਾਲ 1-800-366-4484 ਜਾਂ <https://www.tigta.gov/reportcrime-misconduct> 'ਤੇ ਈਮੇਲ ਰਾਹੀਂ ਰਿਪੋਰਟ ਕਰ ਸਕਦੇ ਹੋ। ਤੁਸੀਂ ਟੈਕਸ ਪ੍ਰਸ਼ਾਸਨ (ਟੀਆਈਜੀਟੀਏ) ਲਈ ਇੰਸਪੈਕਟਰ ਜਨਰਲ ਨਾਲ ਸੰਪਰਕ ਕਰ ਸਕਦੇ ਹੋ।